

Indian assistance to Mauritius to deal with the environmental crisis due to oil spill

August 16, 2020

ਤੇਲ ਡਿੱਗਣ ਕਾਰਨ ਉਪਜੇ ਵਾਤਾਵਰਣੀ ਸੰਕਟ ਨਾਲ ਨਜਿੱਠਣ ਲਈ ਮਾਰੀਸ਼ਸ ਨੂੰ ਭਾਰਤ ਵੱਲੋਂ ਮਦਦ

16 ਅਗਸਤ, 2020

ਮਾਰੀਸ਼ਸ ਦੇ ਦੱਖਣ-ਪੂਰਬੀ ਤੱਟ 'ਤੇ ਤੇਲ ਡਿੱਗਣ ਕਾਰਨ ਪੈਦਾ ਹੋਏ ਵਾਤਾਵਰਣੀ ਸੰਕਟ ਨਾਲ ਨਜਿੱਠਣ ਵਿੱਚ ਮਦਦ ਲਈ ਮਾਰੀਸ਼ਸ ਸਰਕਾਰ (GoM) ਦੀ ਬੇਨਤੀ ਦੇ ਪ੍ਰਤੀਕਰਮ ਵਜੋਂ ਭਾਰਤ ਸਰਕਾਰ ਨੇ ਭਾਰਤੀ ਹਵਾਈ ਫੌਜ ਦੇ ਇੱਕ ਜਹਾਜ਼ ਰਾਹੀਂ 30 ਟਨ ਤੋਂ ਵੱਧ ਤਕਨੀਕੀ ਉਪਕਰਣ ਅਤੇ ਸਮੱਗਰੀ ਭੇਜੀ ਹੈ ਤਾਂ ਜੋ ਮਾਰੀਸ਼ਸ ਅੰਦਰ ਤੇਲ ਦੇ ਡਿੱਗਣ ਦੀ ਰੋਕਥਾਮ ਅਤੇ ਬਚਾਅ ਦੇ ਕਾਰਜਾਂ ਵਿੱਚ ਮਦਦ ਕੀਤੀ ਜਾ ਸਕੇ।

ਵਿਸ਼ੇਸ਼ ਸਾਜ਼ੋ-ਸਾਮਾਨ, ਜਿਸ ਵਿੱਚ ਸਮੁੰਦਰੀ ਬੂਮ, ਨਹਿਰੀ ਬੂਮ, ਡਿਸਕ ਸਕਿਮਰ, ਹੈਲੀ ਸਕਿਮਰ, ਪਾਵਰ ਪੈਕ, ਬਲੋਅਰ, ਸੈਲਵੇਜ ਬਾਰਜ ਅਤੇ ਤੇਲ ਸੋਖਣ ਵਾਲਾ ਗ੍ਰੈਫਿਨ ਪੈਡ ਅਤੇ ਹੋਰ ਉਪਕਰਣ ਸ਼ਾਮਲ ਹਨ, ਵਿਸ਼ੇਸ਼ ਤੌਰ 'ਤੇ ਤੇਲ ਦੇ ਡਿੱਗਣ ਦੀ ਰੋਕਥਾਮ, ਪਾਣੀ ਦੀ ਤਹਿ ਤੋਂ ਤੇਲ ਕੱਢਣ ਅਤੇ ਸਫਾਈ ਅਤੇ ਬਚਾਅ ਕਾਰਜ ਨੂੰ ਸੁਖਾਲਾ ਬਣਾਉਣ ਲਈ ਬਣਿਆ ਹੈ।

ਇੱਕ 10-ਮੈਂਬਰੀ ਟੈਕਨੀਕਲ ਰਿਸਪਾਂਸ ਟੀਮ, ਜਿਸ ਵਿੱਚ ਭਾਰਤੀ ਕੋਸਟ ਗਾਰਡ (ICG) ਦੇ ਜਵਾਨ ਸ਼ਾਮਲ ਹਨ, ਜਿਨ੍ਹਾਂ ਨੂੰ ਤੇਲ ਦੇ ਫੈਲਣ ਦੀ ਰੋਕਥਾਮ ਕਰਨ ਦੇ ਉਪਾਵਾਂ ਲਈ ਵਿਸ਼ੇਸ਼ ਤੌਰ 'ਤੇ ਸਿਖਲਾਈ ਦਿੱਤੀ ਗਈ ਹੈ, ਨੂੰ ਵੀ ਮਾਰੀਸ਼ਸ ਭੇਜਿਆ ਗਿਆ ਹੈ ਤਾਂ ਜੋ ਉਸ ਜਗ੍ਹਾ 'ਤੇ ਲੋੜੀਂਦੀ ਤਕਨੀਕੀ ਅਤੇ ਸੰਚਾਲਨ ਵਿੱਚ ਮਦਦ ਦਿੱਤੀ ਜਾ ਸਕੇ।

ਭਾਰਤ ਵੱਲੋਂ ਦਿੱਤੀ ਗਈ ਇਹ ਮਦਦ ਹਿੰਦ ਮਹਾਂਸਾਗਰ ਖੇਤਰ ਵਿਚ ਆਪਣੇ ਗੁਆਂਢੀਆਂ ਨੂੰ ਇਨਸਾਨੀ ਮਦਦ ਅਤੇ ਬਿਪਦਾ ਵਿੱਚ ਰਾਹਤ ਪਹੁੰਚਾਉਣ ਦੀ ਨੀਤੀ ਅਨੁਸਾਰ ਹੈ, ਜੋ ਪ੍ਰਧਾਨ ਮੰਤਰੀ ਦੇ SAGAR (ਖੇਤਰ ਵਿਚ ਸਭਨਾਂ ਲਈ ਸੁਰੱਖਿਆ ਅਤੇ ਵਿਕਾਸ) ਦ੍ਰਿਸ਼ਟੀਕਰਨ ਤੋਂ ਪ੍ਰੇਰਤ ਹੈ। ਤੁਰੰਤ ਭੇਜੀ ਗਈ ਇਹ ਮਦਦ ਭਾਰਤ ਅਤੇ ਮਾਰੀਸ਼ਸ ਵਿਚਾਲੇ ਦੇਸ਼ਾਂ ਦੇ ਨੇੜਲੇ ਸਬੰਧਾਂ ਅਤੇ ਲੋੜ ਵੇਲੇ ਮਾਰੀਸ਼ਸ ਦੇ ਲੋਕਾਂ ਦੀ ਮਦਦ ਕਰਨ ਪ੍ਰਤੀ ਭਾਰਤ ਦੀ ਵਚਨਬੱਧਤਾ ਦੀ ਪ੍ਰਤੀਕ ਹੈ।

ਭਾਰਤ ਵੱਲੋਂ ਦਿੱਤੀ ਗਈ ਇਹ ਸਹਾਇਤਾ ਮਾਰੀਸ਼ਸ ਨੂੰ ਕੋਵਿਡ -19 ਮਹਾਂਮਾਰੀ ਖਿਲਾਫ ਇਸਦੀ ਜੰਗ ਲਈ ਭਾਰਤ ਵੱਲੋਂ ਦਿੱਤੀ ਗਈ ਹਾਲੀਆ ਮਦਦ ਤੋਂ ਬਾਅਦ ਦਿੱਤੀ ਗਈ ਹੈ, ਜਿਸ ਵਿਚ ਮਿਸ਼ਨ 'ਸਾਗਰ' ਤਹਿਤ ਜ਼ਰੂਰੀ ਦਵਾਈਆਂ, ਆਯੁਰਵੈਦਿਕ ਦਵਾਈਆਂ ਦੀ ਇੱਕ ਵਿਸ਼ੇਸ਼ ਖੋਪ ਅਤੇ ਇੱਕ ਮੈਡੀਕਲ ਸਹਾਇਤਾ ਟੀਮ ਭੇਜੀ ਗਈ ਸੀ।

ਨਵੀਂ ਦਿੱਲੀ

16 ਅਗਸਤ, 2020

DISCLAIMER: This is an approximate translation. The original is available in English on MEA's website and may be referred to as the official press release.